

ਜਦ ਮੌਤ ਨੇੜੇ ਹੁੰਦੀ ਹੈ

ਬਾਈਬਲ ਪਾਠ #27

- VI. ਤੀਜੇ ਪਸਾਰ ਤੋਂ ਲੈ ਕੇ ਯਿਸੂ ਦੇ ਬੈਤਅਨੀਆ ਆਉਣ ਤਕ (ਚੱਲਦਾ)।
- ਬ. ਯਹੂਸ਼ਲਮ ਦਾ ਆਖਰੀ ਸਫਰ (ਲੂਕਾ 17:11) (ਚੱਲਦਾ)।
8. ਆਪਣੀ ਮੌਤ ਦੇ ਆਉਣ ਤੇ ਆਪਣੇ ਚੇਲਿਆਂ ਨੂੰ ਅਗਉਂ ਚਿਤਾਵਨੀ (ਮੱਤੀ 20:17-19; ਮਰਕੁਸ 10:32-34; ਲੂਕਾ 18:31-3)।
 9. ਸੇਵਕਪੁਣੇ ਤੇ ਆਪਣੇ ਚੇਲਿਆਂ ਨੂੰ ਸਿੱਖਿਆ (ਮੱਤੀ 20:20-28; ਮਰਕੁਸ 10:35-45)।
 10. ਬਰਤਿਮਈ ਅਤੇ ਉਸਦੇ ਸਾਥੀ ਨੂੰ ਸੁਜਾਖਿਆ ਕਰਨਾ (ਮੱਤੀ 20:29-34; ਮਰਕੁਸ 10:46-52; ਲੂਕਾ 18:35-43)।
 11. ਜੱਕਈ ਨੂੰ ਲਾਲਚ ਤੋਂ ਬਚਾਉਣਾ (ਲੂਕਾ 19:1-10)।
 12. ਆਪਣੇ ਚੇਲਿਆਂ ਨੂੰ ਸੁਧਾਰਣਾ— ਦਸ ਅਸ਼ਰਫੀਆਂ ਦਾ ਦਿਸ਼ਟਾਂਤ (ਲੂਕਾ 19:11-27)।

ਜਾਣ ਪਛਾਣ

ਜੇ ਤੁਹਾਨੂੰ ਪੂਰਾ ਯਕੀਨ ਹੋ ਜਾਵੇ ਕਿ ਇਕ ਹਫਤੇ ਦੇ ਅੰਦਰ ਤੁਹਾਡੀ ਮੌਤ ਹੋ ਜਾਵੇਗੀ ਤਾਂ ਤੁਹਾਡੀ ਪ੍ਰਤੀਕਿਰਿਆ ਕੀ ਹੋਵੇਗੀ? ¹ ਕੀ ਤੁਸੀਂ ਇਨ੍ਹੇ ਹੱਕੇ ਬੱਕੇ ਰਹਿ ਜਾਵੇਗੇ ਕਿ ਕੁਝ ਕਰ ਨਾ ਸਕੋ? ਕੀ ਤੁਸੀਂ ਆਪਣੇ ਆਪ ਤੇ ਬਹੁਤ ਜ਼ਿਆਦਾ ਤਰਸ ਕਰੋਗੇ? ਕੀ ਤੁਹਾਡਾ ਧਿਆਨ ਆਪਣੇ ਦੋਸਤਾਂ ਅਤੇ ਰਿਸਤੇਦਾਰਾਂ ਨੂੰ ਤੁਹਾਨੂੰ ਤਸਲੀ ਦੇਣ ਲਈ ਆਪਣੇ ਨੇੜੇ-ਤੇੜੇ ਰੱਖਣ ਤੇ ਹੋਵੇਗਾ?

ਕਈ ਪਾਠਾਂ ਤੋਂ ਅਸੀਂ ਯਿਸੂ ਨੂੰ ਯਹੂਸ਼ਲਮ ਦੇ ਆਪਣੇ ਆਖਰੀ ਦੌਰੇ ਤੇ ਵੇਖ ਰਹੇ ਹਾਂ। ਇਸ ਪਾਠ ਵਿਚ ਉਹ ਦੌਰਾ ਖਤਮ ਹੋ ਜਾਵੇਗਾ। ਉਨ੍ਹਾਂ ਆਖਰੀ ਮੀਲਾਂ ਵਿਚ ਚੱਲਦੇ ਹੋਏ ਮਸੀਹ ਨੂੰ ਇਨ੍ਹੇ ਦੁੱਖਦਾਈ ਢੰਗ ਨਾਲ ਪਤਾ ਸੀ ਕਿ ਮੌਤ ਸਿਰਫ ਕੁਝ ਹੀ ਦਿਨਾਂ ਦੇ ਬਾਅਦ ਹੋਣੀ ਹੈ (ਮੱਤੀ 20:17-20)। ਸਲੀਬ ਦੇ ਨੇੜੇ, ਹੋਰ ਨੇੜੇ ਆਉਂਦੇ ਹੋਏ ਉਹਦੇ ਸਮੇਂ ਅਤੇ ਵਿਚਾਰਾਂ ਵਿਚ ਮੁੱਖ ਕੀ ਸੀ? ਆਪਣੀ ਜ਼ਿੰਦਗੀ ਦੇ ਇਸ ਅੱਖੇ ਸਮੇਂ ਵਿਚ ਯਿਸੂ ਦੀਆਂ ਤਰਜੀਹਾਂ ਨਾਲ ਸਾਡੇ ਨਜ਼ਰੀਏ ਪ੍ਰਭਾਵਿਤ ਹੋ ਸਕਦੇ ਹਨ। ਜਦੋਂ ਸਾਨੂੰ ਪਤਾ ਹੋਵੇ ਕਿ ਮੌਤ ਨੇੜੇ ਆ ਗਈ ਹੈ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?

ਜੋ ਅਟਲ ਹੈ ਉਸ ਤੋਂ ਇਨਕਾਰ ਨਾ ਕਰੋ

(ਮੱਤੀ 20:17-19; ਮਰਕੁਸ 10:32-34; ਲੂਕਾ 18:31-34)

ਪਾਠ ਦੀ ਸ਼ੁਰੂਆਤ ਵਿਚ, ਮਸੀਹ ਅਤੇ ਭੀੜ ਯਗੀਹੇ ਦੇ ਨੇੜੇ ਸੀ (ਵੇਖੋ ਮਰਕੁਸ 10:46)। ਉਹ ਯਰਦਨ ਦੇ ਢੂਜੇ ਪਾਸੇ, ਉਸ ਦੇ ਉੱਪਰ, ਜਿੱਥੋਂ ਦੀ ਮੁਸਾਫਿਰ ਯਹੂਦੀਆ ਦੇ ਵਿਚੋਂ ਕੀ ਜਾਂਦੇ ਸਨ, ਯਗੀਹੇ ਦੇ ਪੂਰਬ ਵਿਚ ਹੋਣਗੇ? ²

ਕੋਈ ਝਿਜਕ ਨਹੀਂ (ਮਰਕੁਸ 10: 32ਓ)

ਮਰਕੁਸ ਨੇ ਲਿਖਿਆ, ‘‘ਉਹ ਰਾਹ ਵਿਚ ਹੋ ਕੇ ਯਰੂਸਲਮ ਨੂੰ ਜਾਂਦੇ ਸਨ ਅਰ ਯਿਸੂ ਉਨ੍ਹਾਂ ਦੇ ਅੱਗੇ ਅੱਗੇ ਤੁਰਿਆ ਜਾਂਦਾ ਸੀ ਅਤੇ ਉਹ ਦੰਗ ਹੋਏ ਅਰ ਮਗਾਰ ਆਉਣ ਵਾਲੇ ਡਰਦੇ ਸਨ’’ (ਆਇਤ 32ਓ)।³ ਬੋਸ਼ੋਕ ਮੌਤ ਭਾਵੇਂ ਉਸਦੀ ਉਡੀਕ ਕਰ ਰਹੀ ਸੀ, ਪਰ ਯਿਸੂ ਬਿਨਾਂ ਝਿਜਕ ਦੇ ਅੱਗੇ ਵੱਧ ਰਿਹਾ ਸੀ, ਜਦਕਿ ਉਹਦੇ ਚੇਲੇ ਜੁਰੂਰ ਪਿਛੇ ਹਟ ਗਏ। ਸਾਇਦ ਉਹ ਹੈਰਾਨ ਸਨ ਕਿ ਉਸ ਨੂੰ ਪਤਾ ਹੈ ਕਿ ਅਧਿਕਾਰੀ ਉਸ ਨੂੰ ਮਾਰ ਸੁੱਟਣ ਨੂੰ ਫਿਰਦੇ ਹਨ, ਤਾਂ ਉਹ ਯਰੂਸਲਮ ਵਿਚ ਕਿਉਂ ਜਾਂਦਾ ਹੈ (ਯੂਹੰਨਾ 11: 7, 8, 16, 47-54)। ਉਨ੍ਹਾਂ ਨੂੰ ਉਸ ਦੀ ਜਾਨ ਦੀ ਨਹੀਂ ਬਲਕਿ ਆਪਣੀਆਂ ਜਾਨਾਂ ਦੀ ਵੀ ਫਿਕਰ ਸੀ (ਵੇਖੋ ਯੂਹੰਨਾ 11: 16)।

ਕੋਈ ਲੁਕੋਅ ਨਹੀਂ⁴ (ਮੱਤੀ 20: 17-19; ਮਰਕੁਸ 10: 32ਅ-34; ਲੂਕਾ 18: 31-34)

ਯਿਸੂ ਨੇ ਬਾਵੁਆਂ ਚੇਲਿਆਂ ਨੂੰ ਇਕ ਪਾਸੇ ਲਿਜਾ ਕੇ ਫੇਰ ਤੋਂ ਸਮਝਾਇਆ ਕਿ ਉਸਦੀ ਉਡੀਕ ਕੌਣ ਕਰ ਰਿਹਾ ਹੈ। ਸਾਇਦ ਉਸਨੂੰ ਆਸ ਸੀ ਕਿ ਉਸ ਦੀਆਂ ਨਬੂਵਤਾਂ ਨੂੰ ਪੂਰੇ ਹੁੰਦੇ ਵੇਖਣ ਤੋਂ ਬਾਅਦ ਚੇਲਿਆਂ ਨੂੰ ਸਮਝ ਆ ਜਾਵੇਗੀ ਕਿ ਉਸਦੀ ਮੌਤ ਇਕ ਆਫਤ ਨਹੀਂ ਬਲਕਿ ਖੁਦਾ ਦੀਆਂ ਯੋਸਠਾਵਾਂ ਅਤੇ ਮਕਸਦਾਂ ਦੀ ਜਿੱਤ ਹੈ।⁵ ਉਸਨੇ ਉਨ੍ਹਾਂ ਨੂੰ ਕਿਹਾ:

ਦੇਖੋ ਅਸੀਂ ਯਰੂਸਲਮ ਨੂੰ ਜਾਂਦੇ ਹਾਂ ਅਤੇ ਮਨੁੱਖ ਦਾ ਪੁੱਤਰ ਪਰਧਾਨ ਜਾਜਕਾਂ ਅਰ ਗ੍ਰੰਥੀਆਂ ਦੇ ਹੱਕ ਫੜਵਾਇਆ ਜਾਵੇਗਾ ਅਤੇ ਉਹ ਉਸ ਨੂੰ ਮਾਰ ਸੁੱਟਣ ਦਾ ਹੁਕਮ ਦੇਣਗੇ। ਅਤੇ ਉਸ ਨੂੰ ਠੱਠਾ ਕਰਨ, ਕੋੜੇ ਮਾਰਨ ਅਰ ਸਲੀਬ ਉੱਤੇ ਚੜ੍ਹਾਉਣ ਲਈ ਪਰਾਈਆਂ ਕੌਮਾਂ ਦੇ ਹੱਥ ਫੜਵਾ ਦੇਣਗੇ ਅਤੇ ਉਹ ਤੀਏ ਦਿਨ ਫੇਰ ਜਿਵਾਲਿਆ ਜਾਵੇਗਾ (ਮੱਤੀ 20: 18, 19)।

ਮਸੀਹ ਨੇ ਆਪਣੀ ਮੌਤ ਦੇ ਬਾਰੇ ਪਹਿਲਾਂ ਹੀ ਦੱਸ ਦਿੱਤਾ ਸੀ (ਵੇਖੋ ਮਰਕੁਸ 8: 31-33; 9: 30-32⁶), ਪਰ ਇਸ ਵਾਰ ਉਸਨੇ ਹੋਰ ਗੱਲਾਂ ਦੱਸੀਆਂ, ਜੋ ਪਹਿਲਾਂ ਨਹੀਂ ਦੱਸੀਆਂ ਸਨ:⁷

- ਉਸਨੂੰ ਪ੍ਰਧਾਨ ਜਾਜਕਾਂ ਅਤੇ ਗ੍ਰੰਥੀਆਂ ਦੇ ਹੱਥ ‘‘ਫੜਵਾਇਆ’’ ਜਾਣਾ ਸੀ— ਜੋ ਇਸ ਤੱਥ ਵੱਲ ਧਿਆਨ ਦੁਆਉਂਦਾ ਸੀ ਕਿ ਉਹ ਫੜਵਾਇਆ ਜਾਣਾ ਸੀ।
- ਪ੍ਰਧਾਨ ਜਾਜਕਾਂ ਅਤੇ ਗ੍ਰੰਥੀਆਂ ਨੇ ਉਸ ਨੂੰ ਮੌਤ ਦੀ ਸਜ਼ਾ ਦੇ ਕੇ, ਪਰਾਈਆਂ ਕੌਮਾਂ (ਰੋਮੀਆਂ) ਦੇ ਹੱਥ ਸੌਂਪ ਦੇਣਾ ਸੀ।
- ਉਸਨੂੰ ਠੱਠੇ ਕੀਤੇ ਅਤੇ ਕੋਰੜੇ ਮਾਰੇ ਜਾਣੇ ਸਨ।
- ਉਸਨੂੰ ਸਲੀਬ ਤੇ ਚੜ੍ਹਾ ਕੇ ਮਾਰ ਦਿੱਤਾ ਜਾਣਾ ਸੀ।

ਆਮ ਵਾਂਗ, ਉਸਨੇ ਜ਼ੋਰ ਦਿੱਤਾ ਕਿ ਮੌਤ ਅਖੀਰ ਨਹੀਂ ਹੋਵੇਗਾ, ਬਲਕਿ ਇਹ ਕਿ ਤੀਜੇ ਦਿਨ ਉਸ ਨੇ ‘‘ਜਿਵਾਲਿਆ’’ ਜਾਣਾ ਸੀ।⁸ ਇਸ ਤੋਂ ਇਲਾਵਾ, ਸਾਇਦ ਚੇਲਿਆਂ ਨੂੰ ਵੀ ਧਿਆਨ ਨਹੀਂ ਸੀ ਕਿ ਉਹ ਕੀ ਗੱਲ ਕਰ ਰਿਹਾ ਸੀ: ‘‘ਉਨ੍ਹਾਂ ਨੇ ਇਨ੍ਹਾਂ ਗੱਲਾਂ ਵਿੱਚੋਂ ਕੁਝ ਨਾ ਸਮਝਿਆ’’ (ਲੂਕਾ 18: 34; ਵੇਖੋ ਮਰਕੁਸ 9: 10, 32)⁹

ਹੋਣ ਦੇ ਆਪਣੇ ਮਕਸਦ ਨੂੰ ਜਾਣੋ (ਮੱਤੀ 20:20-28; ਮਰਕੁਸ 10:35-45)

ਪਹਿਲਾਂ, ਯਿਸੂ ਵੱਲੋਂ ਆਪਣੀ ਮੌਤ ਦੀ ਨਬੂਵਤ ਦੇ ਬਾਅਦ, ਉਸਦੇ ਚੇਲਿਆਂ ਨੇ ਇਹ ਬਹਿਸ

ਕਰਕੇ ਕਿ ਰਾਜ ਵਿਚ ਸਭ ਤੋਂ ਵੱਡਾ ਕੌਣ ਹੋਵੇਗਾ, ਆਪਣੀ ਨਾਸਮਝੀ ਵਿਖਾਈ ਸੀ (ਮਰਕੁਸ 9:31-34)। ਇਸ ਮੌਕੇ ਤੇ ਇਸ ਐਲਾਨ ਤੋਂ ਬਾਅਦ ਹੀ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ।

ਮਕਸਦ: ਸੇਵਾ ਕਰਾਉਣਾ?

ਯਾਕੂਬ ਅਤੇ ਯੂਹੰਨਾ ਮਸੀਹ ਦੇ ਕੋਲ ਇਹ ਕਹਿਣ ਲਈ ਆਏ ਕਿ ਰਾਜ ਵਿਚ ਸਭ ਤੋਂ ਅਹਿਮ ਗੱਦੀਆਂ ਅਰਥਾਤ ਉਸਦੇ ਸੱਜੇ ਅਤੇ ਖੱਬੇ ਬਹਿਣ ਦਾ ਇਖਤਿਆਰ ਉਨ੍ਹਾਂ ਨੂੰ ਦਿੱਤਾ ਜਾਵੇ (ਵੇਖੋ ਮੱਤੀ 19:28)।¹⁰ ਪ੍ਰਭੂ ਨੇ ਉਨ੍ਹਾਂ ਨੂੰ ਬੜੇ ਹੀ ਪਿਆਰ ਨਾਲ ਛਿੜਕਿਆ ਅਤੇ ਦੱਸਿਆ ਕਿ ਅਜਿਹਾ ਸਨਮਾਨ ਦੇਣਾ ਉਸਦੇ ਪਿਤਾ ਦੇ ਹੱਥ ਵਿਚ ਹੈ।

ਜਦੋਂ ਦੂਜੇ ਚੇਲਿਆਂ ਨੂੰ ਪਤਾ ਲੱਗਾ ਕਿ ਯਾਕੂਬ ਅਤੇ ਯੂਹੰਨਾ ਨੇ ਇਹੋ ਜਿਹੀ ਹਰਕਤ ਕੀਤੇ ਹੈ, ਤਾਂ ‘‘ਉਨ੍ਹਾਂ ਦੋਹਾਂ ਭਰਵਾਂ ਤੇ ਖਿਖ ਪਏ’’ (ਮੱਤੀ 20:24)। ਉਹ ਇਸ ਲਈ ਪਰੋਸ਼ਾਨ ਹੋਏ ਹੋਣਗੇ ਕਿ ਇਹ ਗੱਲ ਪਹਿਲਾਂ ਉਨ੍ਹਾਂ ਦੇ ਮਨ ਵਿਚ ਕਿਉਂ ਨਹੀਂ ਆਈ। ਪਹਿਲਾ ਪਾਉਣ ਲਈ ਉਨ੍ਹਾਂ ਦੇ ਹੁਣ ਤਕ ਜਾਰੀ ਰਹਿਣ ਵਾਲੇ ਸੰਘਰਸ਼ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਮਸੀਹਾ ਦੇ ਰਾਜ ਨੂੰ ਹਾਲੇ ਤਕ ਸਮਝਿਆ ਹੀ ਨਹੀਂ ਸੀ।¹¹

ਮਕਸਦ: ਸੇਵਾ ਕਰਨਾ

ਯਿਸੂ ਨੇ ਇਸ ਮੌਕੇ ਦੀ ਵਰਤੋਂ ਆਪਣੀ ਸਿੱਖਿਆ ਨੂੰ ਦੁਹਰਾਉਣ ਅਤੇ ਵਿਸਤਾਰ ਦੇਣ ਲਈ ਕੀਤੀ ਕਿ ਰਾਜ ਦੀ ਅਸਲ ਮਹਾਨਤਾ ਸੇਵਾ ਕਰਾਉਣ ਦੇ ਅਧਾਰ ਤੇ ਨਹੀਂ ਬਲਕਿ ਦੂਜਿਆਂ ਦੀ ਸੇਵਾ ਕਰਨ ਦੇ ਅਧਾਰ ਤੇ ਹੁੰਦੀ ਹੈ।¹² ਨਮੂਨੇ ਦੇ ਰੂਪ ਵਿਚ ਉਸ ਨੇ ਆਪਣੀ ਵੱਲ ਧਿਆਨ ਦੁਆਇਆ: ‘‘ਕਿਉਂਕਿ ਮਨੁੱਖ ਦਾ ਪੁੱਤਰ ਵੀ ਆਪਣੀ ਟਹਿਲ ਕਰਾਉਣ ਨਹੀਂ ਸਗੋਂ ਟਹਿਲ ਕਰਨ ਅਤੇ ਬਹੁਤਿਆਂ ਦੇ ਲਈ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ ਆਇਆ’’¹³ (ਮਰਕੁਸ 10:45)।

ਮਸੀਹ ਆਪਣੀ ਮੌਤ ਵੱਲ ਨੂੰ ਮਜ਼ਬੂਤੀ ਨਾਲ ਅੱਗੇ ਵੱਧ ਸਕਦਾ ਸੀ, ਕਿਉਂਕਿ ਉਸ ਨੂੰ ਇਹ ਸਮਝ ਸੀ ਕਿ ਉਹ ਕੌਣ ਹੈ ਅਤੇ ਕੀ ਕਰਨ ਲਈ ਆਇਆ ਹੈ।¹⁴ ਉਹ ਆਪਣੇ ਚੇਲਿਆਂ ਨੂੰ ਵੀ ਮਕਸਦ ਅਤੇ ਮਿਸ਼ਨ ਦੀ ਅਜਿਹੀ ਹੀ ਮਜ਼ਬੂਤ ਭਾਵਨਾ ਚਾਹੁੰਦਾ ਸੀ।

ਅਜਿਹਾ ਵਿਹਾਰ ਰੱਖੋ, ਜਿਸ ਨਾਲ ਖੁਦਾ ਦੀ ਵੰਡਿਆਈ ਹੋਵੇ (ਮੱਤੀ 20:29-34; ਮਰਕੁਸ 10:46-52; ਲੂਕਾ 18:35-43)

ਯਿਸੂ ਅਤੇ ਭੀੜ ਯਰਦਨ ਘਾਟੀ ਵਿੱਚੋਂ ਦੀ ਹੁੰਦੇ ਹੋਏ ਨਦੀ ਪਾਰ ਕਰਕੇ ਯਹੂਦੀਆਂ ਵਿਚ ਗਏ। ਫਿਰ ਉਹ ਪੁਰਾਤਨ ਨਗਰ ਯਹੀਂ ਨੂੰ ਸੱਤ ਜਾਂ ਇਸ ਤੋਂ ਵੱਧ ਮੀਲ ਉਪਰ ਗਏ।¹⁵ ਫਿਰ ਪ੍ਰਭੂ ਨੇ ਦੋ ਅੰਨ੍ਹਿਆਂ ਨੂੰ ਚੰਗਾ ਕਰਨ ਅਤੇ ਇਕ ਬਦਨਾਮ ਪਾਪੀ ਨੂੰ ਮੁਕਤੀ ਦੇਣ ਲਈ ਸਮੇਂ ਕੱਢ ਕੇ ਸੇਵਕ ਹੋਣ ਦਾ ਅਰਥ ਦੱਸਣ ਲਈ ਇਕ ਵਿਹਾਰਕ ਨਮੂਨਾ ਦਿੱਤਾ। ਪਹਿਲੀ ਲਿਖਤ ਕਹਾਣੀ ਅੰਨ੍ਹਿਆਂ ਦੀ ਹੈ।¹⁶

ਤੱਥਾਂ ਨੂੰ ਪਰਖਣਾ

ਇੰਜੀਲ ਦੇ ਸਮਾਨਾਂਤਰ ਵਿਰਤਾਂਤਾਂ ਵਿਚ ਚੰਗਿਆਈਆਂ ਦੀ ਗੱਲ ਹੈ, ਪਰ ਉਨ੍ਹਾਂ ਦੇ ਵਰਣਨਾਂ ਵਿਚ ਫਰਕ ਹੈ। ਉਦਾਹਰਣ ਲਈ, ਮੱਤੀ ਨੇ ਦੋ ਅੰਨ੍ਹਿਆਂ ਦੀ ਗੱਲ ਦੱਸੀ ਹੈ (ਮੱਤੀ 20:30), ਜਦਕਿ ਮਰਕੁਸ ਅਤੇ ਲੂਕਾ ਨੇ ਸਿਰਫ ਇੱਕੋ ਦਾ ਹੀ ਜ਼ਿਕਰ ਕੀਤਾ (ਮਰਕੁਸ 10:46; ਲੂਕਾ 18:35)। ਭੂਤਾਂ ਨਾਲ ਜਕੜੇ ਦੋ ਗਿਦਰੇਨੀਆਂ ਦੀ ਚੰਗਿਆਈ ਦੀ ਕਹਾਣੀ ਵਿਚ ਹੀ ਇਹੋ ਜਿਹੀ ਹੀ ਹਾਲਤ ਸੀ।¹⁷ ਉਨ੍ਹਾਂ ਵਿੱਚੋਂ ਇਕ ਨੂੰ ਇੰਜੀਲ ਦੇ ਵਿਰਤਾਂਤਾਂ ਦੇ ਲਿਖੇ ਜਾਣ ਸਮੇਂ ਜ਼ਿਆਦਾ ਲੋਕ ਜਾਣਦੇ

ਹੋਣਗੇ। ਮਰਕੁਸ ਨੇ ਉਨ੍ਹਾਂ ਵਿੱਚੋਂ ਇਕ ਅੰਨ੍ਹੇ ਬਾਰੇ ਦੱਸਿਆ ਹੈ (ਸ਼ਾਇਦ ਇਸੇ ਨੂੰ ਲੋਕ ਜ਼ਿਆਦਾ ਜਾਣਦੇ ਸਨ) ਕਿ ਉਸਦਾ ਨਾਂਅ ‘ਬਰਤਿਮਈ’ ਸੀ, ਜ਼ਿਆਦਾ ਅਰਥ ਹੈ ‘ਤਿਮਈ ਦਾ ਪੁੱਤਰ’ (ਮਰਕੁਸ 10:46)।¹⁸

ਇਸ ਤੋਂ ਇਲਾਵਾ ਉਸ ਛੋਟੀ ਜਿਹੀ ਜਗਾ ਬਾਰੇ, ਜਿੱਥੇ ਇਹ ਲੋਕ ਚੰਗੇ ਹੋਏ ਸਨ, ਇਸੁਂ ਵਿਰਤਾਂਤਾਂ ਵਿਚ ਭਿੰਨਤਾਵਾਂ ਹਨ। ਲੂਕਾ ਨੇ ਕਿਹਾ ਹੈ ਕਿ ਯਿਸੂ ‘ਯਰੀਹੇ ਦੇ ਨੇੜੇ ਅੱਪੜਿਆ’ (ਲੂਕਾ 18:35), ਜਦਕਿ ਮੱਤੀ ਅਤੇ ਮਰਕੁਸ ਨੇ ਲਿਖਿਆ ਹੈ ਕਿ ਉਹ ‘ਯਰੀਹੇ ਤੇ ਨਿੱਕਲ ਰਿਹਾ’ ਸੀ (ਮੱਤੀ 20:29; ਮਰਕੁਸ 10:46)। ਕਈ ਪੁਰਾਣੇ ਟੀਕਿਆਂ ਵਿਚ ਇਹ ਸੁਝਾਅ ਦਿੰਦੇ ਹੋਏ ਕਿ ਯਿਸੂ ਦੇ ਇੱਥੋਂ ਦੀ ਲੰਘਣ ਵੇਲੇ ਉਹ ਅੰਨ੍ਹੇ ਯਰੀਹੇ ਦੇ ਪ੍ਰਵੇਸ਼ ਫਾਟਕ ਤੇ ਬੈਠੇ ਹੋਏ ਸਨ, ਇਸ ਭਿੰਨਤਾ ਨੂੰ ਦੂਰ ਕਰਦੇ ਲੱਗਦੇ ਹਨ, ਪਰ ਜਦ ਤਕ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਕੌਣ ਹੈ, ਤਦ ਤਕ ਉਹ ਨਗਰ ਵਿਚ ਜਾ ਚੁੱਕਾ ਸੀ। ਇਸ ਵਿਆਖਿਆ ਮੁਤਾਬਿਕ ਫਿਰ ਉਹ ਢੂਸੇ ਪਾਸੇ ਚਲੇ ਗਏ ਅਤੇ ਮਸੀਹ ਦੇ ਯਰੀਹੇ ਨੂੰ ਜਾਣ ਵੇਲੇ ਚੰਗੇ ਹੋਏ ਸਨ।¹⁹ ਹਾਲ ਹੀ ਦੇ ਟੀਕਿਆਂ ਵਿਚ ਆਮ ਤੌਰ ਤੇ ਧਿਆਨ ਦੁਆਇਆ ਜਾਂਦਾ ਹੈ ਕਿ ‘ਯਰੀਹੇ’ ਦੇ ਸਨ: ਇਤਹਾਸਿਕ ‘ਪੁਰਾਣਾ’ ਯਰੀਹੇ ਅਤੇ ‘ਨਵਾਂ’ ਯਰੀਹੇ ਹੋਰੋਦੇਸ ਰਾਹੀਂ ਬਣਵਾਏ ਗਏ। ਇਸ ਪ੍ਰਕਾਰ ਉਹ ਜ਼ੋਰ ਦਿੰਦੇ ਹਨ ਕਿ ਯਿਸੂ ਉਨ੍ਹਾਂ ਅੰਨ੍ਹਿਆਂ ਨਾਲ ਪੁਰਾਣੇ ਯਰੀਹੇ ਵਿੱਚੋਂ ਦੀ ਜਾਣ ਵੇਲੇ ਸਮੇਂ ਅਤੇ ਨਵੇਂ ਯਰੀਹੇ ਵਿਚ ਆਉਣ ਵੇਲੇ ਮਿਲਿਆ ਹੋਵੇਗਾ। ਜੋ ਵੀ ਹੋਵੇ ਤਿੰਨਾਂ ਵਿਰਤਾਂਤਾਂ ਵਿਚ ਕੋਈ ਅਜਿਹਾ ਝਗੜਾ ਨਹੀਂ ਹੈ, ਜਿਸ ਨੂੰ ਸੁਲਝਾਇਆ ਨਾ ਜਾ ਸਕਦਾ ਹੋਵੇ।²⁰

ਵਿਸ਼ਵਾਸ ਤੇ ਜ਼ੋਰ ਦੇਣਾ

ਦੋ ਅੰਨ੍ਹੇ ਸੜਕ ਦੇ ਕੰਢੇ ਆਪਣੇ ਭੀਖ ਮੰਗਣ ਦੇ ਅੱਡੇ ਤੇ ਬੈਠੇ ਹੋਏ ਸਨ (ਵੇਖੋ ਲੂਕਾ 18:35)। ਜਦੋਂ ਉਨ੍ਹਾਂ ਨੇ ਸੁਣਿਆ ਕਿ ਕੌਣ ਕੋਲੋਂ ਦੀ ਲੰਘ ਰਿਹਾ ਹੈ, ਤਾਂ ਉਹ ਬੋਲ ਉੱਠੇ, ‘ਹੇ ਪ੍ਰਭੂ, ਦਾਉਦ ਦੇ ਪੁੱਤਰ, ਸਾਡੇ ਉੱਤੇ ਦਯਾ ਕਰੋ! ’²¹ (ਮੱਤੀ 20:30)। ਭੀੜ ਨੇ ਉਨ੍ਹਾਂ ਨੂੰ ਚੁਪ ਕਰਾਉਣ ਦੀ ਕੋਸ਼ਿਸ਼ ਕੀਤੀ, ‘ਪਰ ਓਹ ਹੋਰ ਵੀ ਉੱਚੀ ਦੇਕੇ ਬੋਲੇ, ਹੇ ਪ੍ਰਭੂ, ਦਾਉਦ ਦੇ ਪੁੱਤਰ, ਸਾਡੇ ਉੱਤੇ ਦਯਾ ਕਰ! ’ (ਮੱਤੀ 20:31)। ਯਿਸੂ ਨੇ ਉਨ੍ਹਾਂ ਨੂੰ ਆਪਣੇ ਕੋਲ ਸੰਦਿਆ (ਮਰਕੁਸ 10:49)²² ਅਤੇ ਪੁੱਛਿਆ, ‘ਤੁਸੀਂ ਕੀ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਕਰਾਂ? ਉਨ੍ਹਾਂ ਉਸ ਨੂੰ ਆਖਿਆ ਪ੍ਰਭੂ ਜੀ, ਸਾਡੀਆਂ ਅੱਖਾਂ ਬੁੱਲ੍ਹ ਜਾਣ! ’ (ਮੱਤੀ 20:32, 33)। ਮਸੀਹ ਨੇ ਬਰਤਿਮਈ ਨੂੰ ਕਿਹਾ, ‘ਜਾਹ, ਤੇਰੀ ਨਿਹਚਾ ਨੇ ਤੈਨੂੰ ਬਚਾਇਆ’ (ਮਰਕੁਸ 10:52; ਲੂਕਾ 18:42)। ਚੰਗਿਆਈ ਪਾਉਣ ਵਾਲੇ ਦਾ ਵਿਸ਼ਵਾਸ ਹਰ ਘਟਨਾ ਵਿਚ ਹੋਣਾ ਜ਼ਰੂਰੀ ਨਹੀਂ ਹੁੰਦਾ ਸੀ,²³ ਪਰ ਇਸ ਮੌਕੇ ਤੇ ਇਸਦੀ ਗੱਲ ਹੋਈ ਸੀ। ਇਸ ਘਟਨਾ ਨਾਲ ਸੱਚੇ ਵਿਸ਼ਵਾਸ ਦੇ ਕਿਰਿਆਸ਼ੀਲ ਹੋਣ ਦਾ ਪਤਾ ਲੱਗਦਾ ਹੈ:

- ਵਿਸ਼ਵਾਸ ਦਾ ਇਕਰਾਰ ਹੋਇਆ (‘ਦਾਉਦ ਦਾ ਪੁੱਤਰ’)।
- ਵਿਸ਼ਵਾਸ ਤੇ ਜ਼ੋਰ ਦਿੱਤਾ ਗਿਆ (ਭੀੜ ਤੋਂ ਨਿਰਾਸ ਹੋਣ ਤੋਂ ਇਨਕਾਰ ਕੀਤਾ)।
- ਵਿਸ਼ਵਾਸ ਦਾ ਜਵਾਬ ਦਿੱਤਾ ਗਿਆ (ਯਿਸੂ ਦੀ ਪ੍ਰਕਾਰ ਦਾ)।
- ਵਿਸ਼ਵਾਸ ਦੀ ਬੇਨਤੀ ਕੀਤੀ ਗਈ।

ਇਸ ਸੂਚੀ ਵਿਚ ਆਸੀਂ ਜੋੜ ਸਕਦੇ ਹਾਂ ਕਿ ਚੰਗਿਆਈ ਤੋਂ ਬਾਅਦ, ਵਿਸ਼ਵਾਸ ਨਾਲ ਸੁਕਰਗੁਜ਼ਾਰੀ ਵਿਖਾਈ ਗਈ ਅਤੇ ਵਿਸ਼ਵਾਸ ਯਿਸੂ ਦੇ ਪਿੱਛੇ ਚੱਲਿਆ।

‘ਯਿਸੂ ਨੇ ਤਰਸ ਖਾ ਕੇ ਉਨ੍ਹਾਂ ਦੀਆਂ ਅੱਖਾਂ ਨੂੰ ਛੋਹਿਆ ਅਰ ਉਹ ਝੱਟ ਸੁਜਾਏ ਹੋ ਗਏ’ (ਮੱਤੀ

20:34)। ਉਹ ਭੀਜ਼ ਨਾਲ ‘ਪਰਮੇਸ਼ੁਰ ਦੀ ਵਡਿਆਈ ਕਰਦੇ ਹੋਏ ਉਸ ਦੇ ਮਗਰ ਤੁਰ ਪਏ ਅਰ ਸਭਨਾਂ ਲੋਕਾਂ ਨੇ ਵੇਖ ਕੇ ਪਰਮੇਸ਼ੁਰ ਦੀ ਉਸਤਤ ਕੀਤੀ’ (ਲੁਕਾ 18:43)। ਮਸੀਹ ਇਸ ਤਰ੍ਹਾਂ ਕੰਮ ਕਰਦਾ ਸੀ, ਜਿਸ ਨਾਲ ਉਸ ਦੇ ਪਿਤਾ ਦੀ ਵਡਿਆਈ ਹੋਵੇ (ਵੇਖੋ ਯੂਹੰਨਾ 17:4)।

ਦੂਜਿਆਂ ਦਾ ਵੀ ਸੋਚੋ (ਲੁਕਾ 19:1-10)²⁴

ਮਨ ਵਿਚ ਕਿਸੇ ਆਫ਼ਤ ਦੀ ਗੱਲ ਆਉਣ ਤੋਂ ਵਿਚਾਰ ਸੁਆਰਥੀ ਹੋਣ ਲੱਗਦੇ ਹਨ, ਪਰ ਯਿਸੂ ਨਾਲ ਇਸ ਤਰ੍ਹਾਂ ਨਹੀਂ ਸੀ। ਇਸ ਤੱਥ ਦੇ ਬਾਵਜੂਦ ਕਿ ਉਸ ਦੇ ਮਨ ਵਿਚ ਬਹੁਤ ਸਾਰੀਆਂ ਗੱਲਾਂ ਸਨ, ਉਸ ਨੇ ਦੂਜਿਆਂ ਬਾਰੇ ਸੋਚਣਾ ਬੰਦ ਨਹੀਂ ਕੀਤਾ। ਇਹ ਗੱਲ ਅੰਨ੍ਹੇ ਨੂੰ ਚੰਗਾ ਕਰਨ ਵਿਚ ਵਿਖਾਈ ਦਿੱਤੀ। ਇਹ ਗੱਲ ਯਹੀ ਦੀ ਇਕ ਹੋਰ ਘਟਨਾ ਅਰਥਾਤ ਜੱਕਈ ਨਾਂਅ ਦੇ ਇਕ ਮਸੂਲ ਲੈਣ ਵਾਲੇ ਨੂੰ ਬਚਾਉਣ ਦੀ ਇਕ ਹੋਰ ਘਟਨਾ ਵਿਚ ਵੀ ਵੇਖੀ ਜਾ ਸਕਦੀ ਹੈ।

‘ਛੋਟੇ ਬੱਚੇ ਵੀ ਉਸ ‘ਛੋਟੇ-ਨਾਟੇ ਆਦਮੀ’ ਦੀ ਕਹਾਣੀ ਜਾਣਦੇ ਹਨ। ਜਿਹੜਾ ਪ੍ਰਭੂ ਨੂੰ ਵੇਖਣ ਲਈ ਇਕ ਬਿਰਛ ਤੇ ਚੜ੍ਹ ਗਿਆ ਸੀ²⁵ ਮਸੀਹ ਨੇ ਉਸ ਦੇ ਘਰ ਜਾਣ ਲਈ ਸਮਾਂ ਦਿੱਤਾ, ਜਿਸ ਨਾਲ ਉਸ ਦੀ ਜ਼ਿੰਦਗੀ ਹੀ ਬਦਲ ਗਈ ਸੀ²⁶ ਯਿਸੂ ਨੇ ਜੱਕਈ ਨੂੰ ਦੱਸਿਆ ਸੀ, ‘‘ਅੱਜ ਇਸ ਘਰ ਵਿਚ ਮੁਕਤੀ ਆਈ, ... ਕਿਉਂ ਜੋ ਮਨੁੱਖ ਦਾ ਪੁੱਤਰ ਗੁਆਚੇ ਹੋਏ ਨੂੰ ਭਾਲਣ ਅਤੇ ਬਚਾਉਣ ਲਈ ਆਇਆ ਹੈ’’²⁷ (ਆਇਤਾਂ 9, 10)।

ਸਿਖਾਉਣਾ, ਸਿਖਾਉਣਾ, ਸਿਖਾਉਣਾ (ਲੁਕਾ 19:11-27)

ਅਖੀਰ ਵਿਚ, ਅਸੀਂ ਯਿਸੂ ਨੂੰ ਸਿਖਾਉਦਾ ਹੋਇਆ ਅਤੇ ਸਚਿਅਈ ਦੱਸਣ ਅਤੇ ਗਲਤ ਵਿਚਾਰਾਂ ਨੂੰ ਸੁਧਾਰਣ ਦੀ ਕੋਸ਼ਿਸ਼ ਕਰਦੇ ਪਾਉਂਦੇ ਹਾਂ। ਜੱਕਈ ਨੇ ਘਰ ਵਿਚ ਆਪਣੇ ਚੇਲਿਆਂ ਨਾਲ ਕੁਝ ਸਮਾਂ ਮਿਲਣ ਤੇ, ਮਸੀਹ ਨੇ ਉਨ੍ਹਾਂ ਨੂੰ ਰਾਜ ਦੀਆਂ ਉਨ੍ਹਾਂ ਦੀਆਂ ਧਾਰਨਾਵਾਂ ਨੂੰ ਸੁਧਾਰਣ ਦੀ ਕੋਸ਼ਿਸ਼ ਜਾਰੀ ਰੱਖਦੇ ਹੋਏ ਅਸ਼ਰਫੀਆਂ ਦਾ²⁸ ਦ੍ਰਿਸ਼ਟਾਂਤ ਦਿੱਤਾ।

ਦ੍ਰਿਸ਼ਟਾਂਤ

ਦ੍ਰਿਸ਼ਟਾਂਤ ਵਿਚ, ਇਕ ਅਮੀਰ ਨੇ ਦੂਰ ਦੇਸ਼ ਨੂੰ ਜਾਣ ਤੋਂ ਪਹਿਲਾਂ ਦਸ ਨੌਕਰਾਂ ਨੂੰ ਇਕ ਇਕ ਅਸ਼ਰਫੀ ਦਿੱਤੀ (ਆਇਤਾਂ 13, 16, 18, 20) ਅਤੇ ਉਨ੍ਹਾਂ ਨੂੰ ਉਸ ਅਸ਼ਰਫੀ ਨਾਲ ‘‘ਵਣਜ ਵਪਾਰ’’ ਕਰਨ ਨੂੰ ਕਿਹਾ। ਇਹ ਅਸ਼ਰਫੀ ਚਾਂਦੀ ਦਾ ਬਣਿਆ ਇਕ ਯੂਨਾਨੀ ਸਿੱਕਾ ਹੁੰਦਾ ਸੀ, ਜਿਸਦੀ ਕੀਮਤ ਇਕ ਸੌ ਦੀਨਾਰ ਸੀ²⁹ ਇਕ ਅਸ਼ਰਫੀ ਆਮ ਮਜ਼ਦੂਰ ਦੀ ਚਾਰ ਕੁ ਮਹੀਨਿਆਂ ਦੀ ਕਮਾਈ ਹੋਵੇਗੀ³⁰ ਅਮੀਰ ਫਿਰ ‘‘ਦੂਰ ਦੇਸ ਨੂੰ ਗਿਆ ਜੋ ਆਪਣੇ ਲਈ ਬਾਦਸ਼ਾਹੀ ਲੈ ਕੇ ਮੁੜ ਆਵੇ’’ (ਆਇਤ 12)। ਬਾਅਦ ਵਿਚ, ਉਸਨੇ ਵਡਾਦਾਰ ਨੂੰ ਇਨਮ ਦਿੱਤਾ ਅਤੇ ਹੁਕਮ ਨਾ ਮੰਨਣ ਵਾਲੇ ਅਤੇ ਬਾਰੀਆਂ ਨੂੰ ਸਜ਼ਾ ਦਿੱਤੀ। ਇਹ ਦ੍ਰਿਸ਼ਟਾਂਤ ਕੁਝ ਦਿਨ ਬਾਅਦ ਪ੍ਰਭੂ ਵੱਲੋਂ ਦੱਸੇ ਗਏ ਤੋਝਿਆਂ ਦੇ ਦ੍ਰਿਸ਼ਟਾਂਤ ਨਾਲ ਮਿਲਦਾ ਹੈ (ਮੱਤੀ 25:14-30)³¹ ਫਰਕ ਸਿਰਫ ਇਹੋ ਹੈ ਕਿ ਇਸ ਵਿਚ ਵੱਖਰੀ ਗੱਲ ਤੇ ਜ਼ੋਰ ਦਿੱਤਾ ਗਿਆ ਹੈ।

ਮਕਸਦ

ਇਸ ਦ੍ਰਿਸ਼ਟਾਂਤ ਦਾ ਮੁੱਖ ਮਕਸਦ ਆਇਤ 11 ਵਿਚ ਦਿੱਤਾ ਗਿਆ ਹੈ: ‘‘ਯਿਸੂ ਨੇ ਇਕ ਦ੍ਰਿਸ਼ਟਾਂਤ ਦਿੱਤਾ ਇਸ ਲਈ ਜੋ ਉਹ ਯਕੁਸ਼ਲਮ ਦੇ ਨੇੜੇ ਸੀ ਅਤੇ ਉਹ ਸਮਝੇ ਭਈ ਪਰਮੇਸ਼ੁਰ ਦਾ ਰਾਜ ਹੁੰਦੇ ਪਰਗਟ ਹੋਣ ਵਾਲਾ ਹੈ।’’ ਮਸੀਹ ਨੇ ਇਹ ਵੀ ਸਮਝਾਇਆ ਕਿ ਉਹ ਮਰਨ ਲਈ ਯਕੁਸ਼ਲਮ

ਜਾ ਰਿਹਾ ਹੈ, ਪਰ ਉਨ੍ਹਾਂ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਭੀੜ ਦੀ ਉਤੇਜਨਾ ਵਿਚ ਜਕੜੇ,³² ਉਨ੍ਹਾਂ ਨੇ ਇਹ ਮੰਨ ਲਿਆ ਕਿ ਯਰੂਸਲਮ ਵਿਚ ਜਾਣ ਦਾ ਯਿਸੂ ਦਾ ਮਕਸਦ ਆਪਣਾ ਰਾਜ ਕਾਇਮ ਕਰਨਾ ਹੈ। ਇਸ ਦ੍ਰਿਸ਼ਟਾਂਤ ਦਾ ਮੁੱਖ ਵਿਚਾਰ ਇਹ ਹੈ ਕਿ ਅਮੀਰ ਆਦਮੀ ਨੇ ਆਪਣਾ ਰਾਜ ਹਾਸਲ ਕਰਨ ਲਈ ‘ਦੂਰ ਦੇਸ਼’ ਵਿਚ ਜਾਣਾ ਸੀ। ਯਕੀਨਨ ਯਿਸੂ ਹੀ ਉਹ ਅਮੀਰ ਸੀ, ਅਤੇ ‘ਦੂਰ ਦੇਸ਼’ ਸੁਰਗ ਸੀ। ਯਿਸੂ ਨੇ ਮਰਨਾ ਸੀ, ਜੀ ਉੱਠਣਾ ਸੀ, ਅਤੇ ਰਾਜਾ ਦਾ ਤਾਜ ਪਹਿਨਣ ਤੋਂ ਪਹਿਲਾਂ ਆਪਣੇ ਪਿਤਾ ਕੋਲ ਉਤਾਂਹ ਉਠਾਇਆ ਜਾਣਾ ਸੀ (ਰਸੂਲਾਂ ਦੇ ਕੰਮ 2:32, 33; ਪ੍ਰਕਾਸ਼ ਦੀ ਪੋਥੀ 3:21 ਵੀ ਵੇਖੋ)।³³

ਆਮ ਤੌਰ 'ਤੇ, ਦ੍ਰਿਸ਼ਟਾਂਤ ਇਕ ਸੱਚਾਈ ਦੱਸਣ ਲਈ ਬਣਾਇਆ ਜਾਂਦਾ ਸੀ। ਪਰ ਇਸ ਮਾਮਲੇ ਵਿਚ, ਦ੍ਰਿਸ਼ਟਾਂਤ ਵਿਚ ਇਕ ਵਾਧੂ ਸਬਕ ਵੀ ਸੀ।³⁴

- ਇਸ ਵਿਚ ਮਸੀਹ ਦੇ ਚੇਲਿਆਂ ਲਈ ਇਕ ਖਾਸ ਚੁਣੌਤੀ ਸੀ। ਉਸਦੇ ਜਾਣ ਤੋਂ ਬਾਅਦ ਉਨ੍ਹਾਂ ਦਾ ਬਾਲਗ ਹੋਣਾ ਜ਼ਰੂਰੀ ਸੀ। ਉਸ ਨੇ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਦੇਣੀ ਸੀ, ਅਤੇ ਇਕ ਦਿਨ ਉਨ੍ਹਾਂ ਨੂੰ ਹਿਸਾਬ ਦੇਣ ਲਈ ਬੁਲਾਉਣਾ ਸੀ (ਵੇਖੋ 2 ਕੁਰਿੰਧੀਆਂ 4:17)।
- ਇਸ ਵਿਚ ਯਿਸੂ ਦੇ ਦੁਸ਼ਮਣਾਂ ਲਈ ਖਾਸ ਚਿਤਾਵਨੀ ਸੀ ਕਿ ਉਸ ਨੂੰ ਠੁਕਰਾਉਣ ਵਾਲਿਆਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ।

ਸਾਰ

ਯਗੀਹੇ ਵਿਚ ਨਿੱਕਲ ਕੇ ਯਿਸੂ ਨੇ ਯਗੀਹੇ (ਸਮੁੰਦਰ ਤਲ ਤੋਂ 1200 ਫੁੱਟ ਹੇਠਾਂ) ਤੋਂ ਯਰੂਸਲਮ (ਸਮੁੰਦਰ ਤਲ ਤੋਂ 2500 ਫੁੱਟ ਉੱਪਰ) ਦੀ ਸਤਾਰਾਂ ਮੀਲ ਚੜ੍ਹਾਈ ਦੇ ਦੌਰੇ ਦਾ ਆਖਰੀ ਪੜਾਅ ਸ਼ੁਰੂ ਕੀਤਾ। ਸਾਡਾ ਅਗਲਾ ਪਾਠ ਬੈਤਅਨੀਆ ਵਿਚ ਉਸ ਦੇ ਪਹੁੰਚਣ ਨਾਲ ਸ਼ੁਰੂ ਹੋਵੇਗਾ।

ਇਸ ਪਾਠ ਵਿਚ ਉਨ੍ਹਾਂ ਗੱਲਾਂ ਤੇ ਧਿਆਨ ਦੁਆਇਆ ਗਿਆ ਹੈ, ਜੋ ਸਲੀਬ ਤੋਂ ਪਹਿਲਾਂ ਦੇ ਕੁਝ ਆਖਰੀ ਦਿਨਾਂ ਦੇ ਸਮੇਂ ਯਿਸੂ ਦੇ ਵਿਚਾਰਾਂ ਅਤੇ ਜ਼ਿੰਦਗੀ ਵਿਚ ਵਾਪਰੀਆਂ ਸਨ। ਹੋ ਸਕਦਾ ਹੈ, ਤੁਸੀਂ ਸੋਚੋ ਕਿ ਇਹ ਪਾਠ ਤੁਹਾਡੇ ਲਈ ਘੱਟ ਪ੍ਰਾਸੰਗਿਕ ਹੈ, ਕਿਉਂਕਿ ਤੁਸੀਂ ਆਉਣ ਵਾਲੇ ਕਈ ਸਾਲਾਂ ਲਈ ਜ਼ਿੰਦਾ ਰਹਿਣ ਦੀ ਯੋਜਨਾ ਬਣਾਈ ਹੈ, ਪਰ ਵਿਚਾਰ ਕਰਨ ਤੇ ਪਤਾ ਲੱਗਦਾ ਹੈ ਕਿ ਮੌਤ ਹਮੇਸ਼ਾਂ ‘ਨੇੜੇ’ ਹੀ ਹੁੰਦੀ ਹੈ (ਵੇਖੋ ਬਿਬਰਾਨੀਆਂ 9:27)। ਮਸੀਹ ਦੀ ਉਦਾਹਰਣ ਤੋਂ ਪਤਾ ਲੱਗਦਾ ਹੈ ਕਿ ਹਰ ਸਮੇਂ ਤਿਆਰ ਰਹਿਣਾ ਜ਼ਰੂਰੀ ਹੈ:

- ਅਟੱਲ ਤੋਂ ਇਨਕਾਰ ਨਾ ਕਰੋ। ਇਹ ਮੰਨ ਲੈਣਾ ਕਿ ਮੌਤ ਕਿਸੇ ਵੀ ਵਕਤ ਆ ਸਕਦੀ ਹੈ, ਜ਼ਿੰਦਗੀ ਦੇ ਨਜ਼ਰੀਏ ਨੂੰ ਬਦਲ ਦਿੰਦਾ ਹੈ।
- ਆਪਣੇ ਹੋਣ ਦੇ ਮਕਸਦ ਨੂੰ ਜਾਣੋ। ਸਾਡੇ ਵਿੱਚੋਂ ਹਰੇਕ ਨੂੰ ਇੱਥੇ ਕਿਸੇ ਕਾਰਣ ਲਈ ਰੱਖਿਆ ਗਿਆ ਹੈ। ਉਸ ਮਕਸਦ ਨੂੰ ਸਮਝਣਾ ਜ਼ਿੰਦਗੀ ਨੂੰ ਅਰਥ ਦੇਣਾ ਹੈ।
- ਆਪਣਾ ਵਿਹਾਰ ਅਜਿਹਾ ਰੱਖੋ, ਜਿਸ ਨਾਲ ਹਰ ਗੱਲ ਵਿਚ ਖੁਦਾ ਨੂੰ ਵਡਿਆਈ ਮਿਲੇ। “ਇਸੇ ਤਰ੍ਹਾਂ ਤੁਹਾਡਾ ਚਾਨੁਣ ਮਨੁੱਖਾਂ ਦੇ ਸਾਹਮਣੇ ਚਮਕੇ ਤਾਂ ਜੋ ਉਹ ਤੁਹਾਡੇ ਸੁੱਭ ਕਰਮ ਵੇਖ ਕੇ ਤੁਹਾਡੇ ਪਿਤਾ ਦੀ ਜ਼ਿਹੜਾ ਸੁਰਗ ਵਿਚ ਹੈ ਵਡਿਆਈ ਕਰਨ” (ਮੱਤੀ 5:16)।
- ਦੂਜਿਆਂ ਬਾਰੇ ਸੋਚੋ। ਇਸ ਧਰਤੀ ਤੇ ਸਭ ਤੋਂ ਦੁਖੀ ਲੋਕ ਉਹ ਹਨ, ਜਿਹੜੇ ਸਿਰਫ਼ ਆਪਣੇ ਲਈ ਸੋਚਦੇ ਹਨ।
- ਸਿਖਾਉਣਾ, ਸਿਖਾਉਣਾ, ਸਿਖਾਉਣਾ। ਖੁਦਾ ਦੇ ਵਚਨ ਦੀਆਂ ਸਚਿਆਈਆਂ ਦੂਜਿਆਂ ਨੂੰ

ਦੇਣ ਦੇ ਮਿਲੇ ਹਰ ਮੌਕੇ ਦੀ ਵਰਤੋਂ ਕਰੋ।

ਤੁਸੀਂ ਇਕ ਹਫਤਾ ਜਿੰਦਾ ਰਹੋ ਜਾਂ ਇਕ ਸਦੀ, ‘‘ਧਰਤੀ ਤੇ ਆਖਰੀ ਦਿਨ’’ ਕੱਟਣ ਦਾ ਇਸ ਨਾਲੋਂ ਵਧੀਆ ਤਰੀਕਾ ਕੋਈ ਨਹੀਂ ਹੈ।

ਨੋਟਸ

ਇਸ ਪਾਠ ਲਈ ਹੋਰ ਸੰਭਾਵਿਤ ਸਿਰਲੇਖ ‘‘ਜਦੋਂ ਮੌਤ ਬੁਲਾਉਂਦੀ ਹੈ’’, ‘‘ਜਦੋਂ ਮੌਤ ਨੇੜੇ ਤੇੜੇ ਹੋਵੇ’’, ‘‘ਜਦੋਂ ਮੌਤ ਤੁਹਾਡੇ ਬੂਹੇ ਤੇ ਦਸਤਕ ਦੇਵੇ’’ ਹੋ ਸਕਦਾ ਹੈ। ਜੇ ਤੁਸੀਂ ਇਸ ਪਾਠ ਲਈ ਅਸਾਨ ਢੰਗ ਅਪਨਾਉਣਾ ਚਾਹੁੰਦੇ ਹੋ, ਤਾਂ ‘‘ਤੁਹਾਡੀ ਜ਼ਿੰਦਗੀ ਦਾ ਮਕਸਦ ਕੀ ਹੈ?’’ ਤੇ ਕੋਸ਼ਿਸ਼ ਕਰਕੇ ਵੇਖੋ। ਇਸ ਪਾਠ ਵਿਚ ਮੱਤੀ 20:28 ਅਤੇ ਲੁਕਾ 19:10 ਵਿਚ ਯਿਸੂ ਦੇ ਮਕਸਦ ਦੇ ਵਾਕਾਂ ਵਿੱਚੋਂ ਦੋ ਵੱਡੇ ਹਨ। ਇਸ ਪਾਠ ਦੀਆਂ ਘਟਨਾਵਾਂ ਦੀ ਵਰਤੋਂ ਇਹ ਵਿਖਾਉਣ ਲਈ ਕੀਤੀ ਜਾ ਸਕਦੀ ਹੈ ਕਿ ਯਿਸੂ ਜਾਣਦਾ ਸੀ ਕਿ ਉਹ ਧਰਤੀ ਤੇ ਕਿਉਂ ਹੈ। ਕੀ ਅਸੀਂ ਜਾਣਦੇ ਹਾਂ ਕਿ ਅਸੀਂ ਇੱਥੋਂ ਕਿਉਂ ਹਾਂ?

ਇਸ ਪਾਠ ਵਿਚ ਜਿਸਦਾ ਅਸੀਂ ਅਧਿਐਨ ਕੀਤਾ ਹੈ, ਵਚਨ ਸੁਣਾਉਣ ਦੀਆਂ ਬਹੁਤ ਸੰਭਾਵਨਾਵਾਂ ਹਨ: ਯਾਕੂਬ ਅਤੇ ਯੂਹੰਨਾ ਦੀ ਬੇਨਤੀ (ਅਤੇ ਯਿਸੂ ਦਾ ਜਵਾਬ) ਅਤੇ ਅਗਲਾ ਸਰਮਨ ‘‘ਵੱਡੇ ਹੋ ਕੇ ਕੀ ਬਣੋਗੇ?’?’ ਵੇਖੋ। ਅੰਨ੍ਹੇ ਬਰਤਿਮਈ ਦੀ ਚੰਗਿਆਈ ਦੇ ਵਿਰਤਾਂਤ ਵਿੱਚੋਂ ਕਈ ਸੰਦੇਸ਼ ਤਿਆਰ ਹੋਏ ਸਨ। ਤੁਸੀਂ ਯਰੂਸਾਲਮ ਦੇ ਅੰਨ੍ਹੇ ਦੀ ਚੰਗਿਆਈ ਤੋਂ ਵਿਚਾਰ ਲੈ ਸਕਦੇ ਹੋ। (ਮਸੀਹ ਦੀ ਜ਼ਿੰਦਗੀ, 4 ਵਿਚ ‘‘ਮੈਂ ਅੰਨ੍ਹਾਂ ਸਾਂ ਪਰ ਹੁਣ ਵੇਖਦਾ ਹਾਂ’’ ਪਾਠ ਵੇਖੋ।) ਅਸ਼ਰਫੀਆਂ ਦੇ ਦ੍ਰਿਸ਼ਟਾਂਤ ਦੀ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਅਰਲ ਪਿਆਰਸ ਨੇ ‘‘ਯਿਸੂ ਮੁਖਤਿਆਰੀ ਵਿੱਚੋਂ ‘ਪਰਸ਼ਾਨੀ’ ਕੱਢ ਲੈਂਦਾ ਹੈ’’ ਤੇ ਪ੍ਰਚਾਰ ਕਰਨ ਲਈ ਇਸ ਦੀ ਵਰਤੋਂ ਕੀਤੀ¹⁵ ਲੁਕਾ 19:13 ਅਤੇ ਅਸ ਅਰਥ ਵਿਚ ਪੈਸੇ ਦੀ ਮੁਖਤਿਆਰੀ ਤੇ ਸੰਦੇਸ਼ ਦੇ ਰੂਪ ਵਿਚ ਵਰਤੀ ਜਾ ਸਕਦੀ ਹੈ: ‘‘ਇਸ [ਪੈਸੇ] ਨਾਲ ਕਾਰੋਬਾਰ ਕਰੋ’’ [NASB] ਜਾਂ ‘‘ਇਸ ਪੈਸੇ ਨੂੰ ਕੰਮ ਤੇ ਲਾਓ[NIV]।’’

ਟਿੱਪਣੀਆਂ

‘ਚਾਹੋ ਤਾਂ ਤੁਸੀਂ ਇਸ ਗੱਲ ਤੇ ਕਲਾਸ ਵਿਚ ਚਰਚਾ ਕਰ ਸਕਦੇ ਹੋ। ਸਾਨੂੰ ਸਚਮੁਚ ਪਤਾ ਨਹੀਂ ਹੁੰਦਾ ਕਿ ਕਿਸੇ ਗੱਲ ਦੇ ਵਾਪਰਣ ਤੋਂ ਪਹਿਲਾਂ ਉਸ ਤੇ ਕਿਵੇਂ ਪ੍ਰਤੀਕਿਰਿਆ ਦੇਣੀ ਹੈ, ਪਰ ਸਵਾਲ ਪੁੱਛਣਾ ਧਰਤੀ ਤੇ ਆਪਣੇ ਆਖਰੀ ਕੁਝ ਦਿਨਾਂ ਦੇ ਸਮੇਂ ਯਿਸੂ ਦੀਆਂ ਤਰਜੀਹਾਂ ਲਈ ਪਿਛੋਕੜ ਬਣ ਸਕਦਾ ਹੈ। ਹੋ ਸਕਦਾ ਹੈ ਕਿ ਤੁਸੀਂ ਜਾਂ ਕਲਾਸ ਦੇ ਹੋਰ ਲੋਕ ਅਜਿਹੇ ਲੋਕਾਂ ਨੂੰ ਜਾਣਦੇ ਹੋਣ, ਜਿਨ੍ਹਾਂ ਨੂੰ ਡਾਕਟਰਾਂ ਨੇ ਦੱਸਿਆ ਹੋਵੇ ਕਿ ਉਹ ਕਿੰਨੀ ਦੇਰ ਹੋਰ ਜ਼ਿੰਦਾ ਰਹਿ ਸਕਦੇ ਹਨ। ਇਸ ਖ਼ਬਰ ਤੇ ਉਨ੍ਹਾਂ ਦੀ ਕੀ ਪ੍ਰਤੀਕਿਰਿਆ ਸੀ? ² ‘‘ਯਿਸੂ ਦੀ ਸੇਵਕਾਈ ਦੌਰਾਨ ਡਾਲਿਸਤੀਨ’’ ਵਾਲਾ ਨਕਸ਼ਾ ਵੇਖੋ। ³ ਮਰਭਸ 10:32 ਉੱਤੇ ਵਾਲੇ ‘‘ਉਹ’’ ਅਤੇ ‘‘ਮਗਰ ਆਉਣ ਵਾਲੇ’’ ਲੋਕ ਵੱਖੋਂ ਵੱਖ ਜਮਾਤਾਂ ਹੋ ਵੀ ਸਕਦੇ ਹਨ ਅਤੇ ਨਹੀਂ ਵੀ। ਜੇ ਦੋਵੇਂ ਵੱਖੋਂ ਵੱਖ ਸਨ, ਤਾਂ ‘‘ਉਹ’’ ਦੇ ਨਾਲ ਸਫਰ ਕਰਨ ਵਾਲੇ ਹੋਰ ਲੋਕੇ ਹੋ ਸਕਦੇ ਹਨ। ⁴ ‘‘ਲੁਕੋਅ’’ ਤੋਂ ਭਾਵ ‘‘ਸਾਫ਼-ਸਾਫ਼ ਗੱਲ ਕਹਿਣ ਤੋਂ ਬਚਣਾ’’ ਹੈ। ਉਹ ਆਪਣੀ ਆਉਣ ਵਾਲੀ ਮੌਤ ਬਾਰੇ ਸਾਫ਼ ਸਾਫ਼ ਗੱਲ ਕਰਦਾ ਸੀ। ⁵ ਬਾਅਦ ਵਿਚ ਉਹ ਸਲੀਬ ਨੂੰ ਇਸ ਰੋਸ਼ਨੀ ਵਿਚ ਵੇਖਣ ਲਈ ਆਏ (ਵੇਖੋ ਯੂਹੰਨਾ 12:16)। ⁶ ਜ਼ਿਆਦਾਤਰ ਲੇਖਕ ਮੱਤੀ 20:18, 19 (ਅਤੇ ਇਸ ਨਾਲ ਮੇਲ ਖਾਂਦੀਆਂ ਆਇਦਾਂ) ਨੂੰ ਯਿਸੂ ਦੇ ਆਪਣੇ ਆਉਣ ਵਾਲੇ ਦੁੱਖ ਭੋਗਣ ਬਾਰੇ ‘‘ਤੀਜੀ ਵਾਰ’’ ਕਿਹਾ ਮੰਨਦੇ ਹਨ, ਪਰ ਕੁਝ ਇਸ ਨਾਲ ਸਹਿਮਤ ਨਹੀਂ ਹਨ। ਕਿੰਨੀ ਵਾਰ ਕਿਹਾ, ਇਹ ਅਹਿਮ ਨਹੀਂ ਹੈ ਕਿਉਂਕਿ ਮਸੀਹ ਨੇ ਹੋਰ ਮੌਕਿਆਂ ਤੇ ਸੰਕੇਤ ਦਿੱਤਾ ਕਿ ਉਹ ਦੁੱਖ ਝੱਲੇਗਾ (ਉਦਾਹਰਣ ਲਈ,

ਵੇਖੋ ਮੱਤੀ 17:12; ਲੂਕਾ 5:35; 9:22, 43-45; 12:50; 13:32, 33; 17:25)।⁷ ਕੌਛਮੈਨ ਨੇ ਲਿਖਿਆ ਹੈ ‘‘ਦੁੱਖ ਭੋਗਣਾ ਨੇੜੇ ਆਉਣ ਦੇ ਤਕਰੀਬਨ 14 ਢੁਕਵੇਂ ਅਤੇ ਅਹਿਮ ਵੇਰਵੇ ਜੋ ‘‘ਮਸੀਹ ਨੇ ਦਿੱਤੇ’’ (ਜੋਸਸ ਬਰਟਨ ਕੌਛਮੈਨ, ਕਮੈਂਟਰੀ ਆਨ ਦ ਗੌਸਪਲ ਆਫ ਸੈਕਿਊ [ਆਸਟਿਨ, ਟੈਕਸਸ: ਫਰਮ ਡਾਊਡੇਸ਼ਨ ਪਬਲਿਸ਼ਿੰਗ ਹਾਊਸ, 1968], 310-11)।⁸ ਮੱਤੀ ਵਿਚ ‘‘ਤੀਏ ਦਿਨ’’ (ਮੱਤੀ 20:19) ਅਤੇ ਮਰਕੁਸ ਵਿਚ ‘‘ਤਿੰਨਾਂ ਦਿਨਾਂ ਪਿੱਛੋਂ’’ (ਮਰਕੁਸ 8:31) ਹੈ, ਜਾਦਕ ਲੂਕਾ ਵਿਚ ਸਿਰਫ਼ ‘‘ਤੀਏ ਦਿਨ’’ ਹੈ (ਲੂਕਾ 18:33)। “... ਇਹ ਸਾਫ਼ ਲਗਦਾ ਹੈ ਕਿ ਇਨ੍ਹਾਂ ਸ਼ਬਦਾਂ ਦਾ ਅਰਥ ਬਿਲਕੁਲ ਸ਼ਬਦੀ ਨਹੀਂ ਕੱਢਣਾ ਚਾਹੀਦਾ” (ਇਰਵਿਲ ਈ. ਡੈਨੀਅਲ, ਏ ਹਾਰਮਨੀ ਆਫ ਦ ਫੇਰ ਗੌਸਪਲਜ਼, ਜਿਲਦ 2ਜੀ [ਗ੍ਰੈਂਡ ਰੈਪਿਡਸ, ਮਿਸਿਗਨ: ਬੇਕਰ ਬੁਕ ਹਾਊਸ, 1996], 143)।⁹ ਲੂਕਾ 18:34 ਕਹਿੰਦਾ ਹੈ ਕਿ ‘‘ਇਹ ਗੱਲ ਉਨ੍ਹਾਂ ਤੋਂ ਗੁਪਤ ਰਹੀ’’ ਇਹ ਸੰਭਾਵਨਾ ਉਨ੍ਹਾਂ ਦੇ ਮੁਤਾਬਕ ਕਰਕੇ ਹੈ, ਜਿਸ ਨੇ ਉਨ੍ਹਾਂ ਨੂੰ ਇਸ ਦਾ ਅਰਥ ਸਮਝਣ ਤੋਂ ਰੋਕੀ ਰੋਖਿਆ, ਪਰ ਇਹ ਉਨ੍ਹਾਂ ਨੂੰ ਪ੍ਰਭਾਵਿਤ ਹੋਣ ਤੋਂ ਰੋਕੀ ਰੱਖਣ ਲਈ ਭੁਦਾਈ ਦੇ ਖਲੂ ਹੋ ਸਕਦਾ ਹੈ। ਲੂਕਾ 9:45 ਵਿਚ ਲੂਕਾ ਨੇ ਅਜਿਹੀ ਹੀ ਭਾਸ਼ਾ ਦੀ ਵਰਤੋਂ ਕੀਤੀ।¹⁰ ਯਾਕੂਬ ਅਤੇ ਯੂਹੀਨਾ ਦੀ ਮਾਂ ਨੇ ਵੀ ਇਹ ਬੇਨਤੀ ਕੀਤੀ। ਇਸ ਘਟਨਾ ਤੇ ਵਿਸਤਾਰ ਨਾਲ ਅਧਿਐਨ ਲਈ, ਇਸ ਕਿਤਾਬ ਵਿਚ ਅੱਗੇ ‘‘ਵੱਡੇ ਹੋ ਕੇ ਕੀ ਬਣੋਗੇ?’’ ਪਾਠ ਵੇਖੋ।

¹¹ ਯਹੂਸ਼ਲਮ ਵਿਚ ਚੁਕਾਰੇ ਵਿਚ ਇਹੋ ਤਕਰਾਰ ਫੇਰ ਹੋਇਆ (ਲੂਕਾ 22:24)।¹² ਰਾਜ ਵਿਚ ਸਭ ਤੋਂ ਵੱਡਾ ਹੋਣ ਦੀ ਇਕ ਪਹਿਲੀ ਚਰਚਾ ਲਈ ਮਸੀਹ ਦੀ ਸਿੰਦਗੀ, 4 ਕਿਤਾਬ ਵਿਚ ‘‘ਸ਼ਾਗਰਦੀ ਦੇ ਨਿਸ਼ਾਨ’’ ਪਾਠ ਵੇਖੋ।¹³ ‘‘ਨਿਸਤਾਰ’’ ਸ਼ਬਦ ਤੇ ਚਰਚਾ ਅਗਲੇ ਪਾਠ ਵਿਚ ਕੀਤੀ ਗਈ ਹੈ।¹⁴ ਮੱਤੀ 9:13 ਵਿਚ ਇਕ ਹੋਰ ਉਦੇਸ਼ ਵਾਕ ਦਿੱਤਾ ਗਿਆ ਹੈ। ਮੱਤੀ 1:21; 1 ਤਿਮੋਖਿਊਸ 1:15 ਵੀ ਵੇਖੋ।¹⁵ ‘‘ਯਿਸੂ ਦੀ ਸੇਵਕਾਈ ਦੌਰਾਨ ਫਲਿਸਤੀਨ’’ ਦਾ ਨਕਸ਼ਾ ਵੇਖੋ।¹⁶ ਲੂਕਾ ਚੰਗਿਆਈ ਦੇ ਵੇਰਵੇ ਅਤੇ ਜੱਕਈ ਦੀ ਕਹਾਣੀ ਦੱਸਣ ਵਾਲਾ ਲੂਕਾ ਇਕਲੋਤਾ ਲੇਖਕ ਸੀ, ਅਤੇ ਉਸ ਨੇ ਚੰਗਿਆਈ ਨੂੰ ਪਹਿਲਾਂ ਦੱਸਿਆ (ਲੂਕਾ 18:35; 19: 1, 2)।¹⁷ ਇਸ ਕਹਾਣੀ ਨੂੰ ਫੇਰ ਦੁਹਰਾਉਂਦੇ ਹੋਏ, ਮੈਂ ਆਮ ਤੌਰ 'ਤੇ ਦੋ ਅੰਨ੍ਹਿਆਂ ਦੀ ਗੱਲ ਕਰਦਾ ਹਾਂ, ਇਕ ਵਾਰ ਮੈਂ ਭਾਵੇਂ ਦੋਹਾਂ ਵਿੱਚੋਂ ਕਿਸੇ ਦੀ ਵੀ ਗੱਲ ਕਰਾਂ।¹⁸ ‘‘ਦਾ ਪੁੱਤਰ’’ ਲਈ ‘‘ਬਰ’’ ਅਰਾਮੀ ਭਾਸ਼ਾ ਦਾ ਸ਼ਬਦ ਹੈ। ਮਰਕੁਸ ਜਿਸ ਨੇ ਮੁਮਕਿਨ ਹੈ ਕਿ ਰੋਮੀ ਸਰੋਤਿਆਂ ਲਈ ਲਿਖਿਆ, ਨੇ ਉਨ੍ਹਾਂ ਸ਼ਬਦਾਂ ਦਾ ਅਰਥ ਸਮਝਾਇਆ ਜੋ ਗੈਰ ਯਹੂਦੀ ਸਰੋਤਿਆਂ ਨੂੰ ਪਤਾ ਨਹੀਂ ਸਨ।¹⁹ ਉਹ ਮਸੀਹ ਤੋਂ ਪਹਿਲਾਂ ਨਗਰ ਦੇ ਦੂਜੇ ਪਾਸੇ ਪਹੁੰਚ ਗਏ ਹੋਣਗੇ, ਕਿਉਂਕਿ ਯਿਸੂ ਕੁਝ ਚਿਰ ਲਈ ਨਗਰ ਦੇ ਅੰਦਰ ਰੁਕਿਆ ਸੀ (ਉਸ ਨੇ ਜੱਕਈ ਦੇ ਘਰ ਵਕਤ ਕੱਟਿਆ)।²⁰ ਕਲਵਰ ਨੇ ਪਾਇਆਂ ਜਾਣ ਵਾਲੀਆਂ ਭਿੰਨਤਾਵਾਂ ਦੀਆਂ ਸੱਤ ਸੰਭਾਵਿਤ ਵਿਆਪਿਆਵਾਂ ਦਿੱਤੀਆਂ ਹਨ (ਰੋਬਰਟ ਡੰਕਨ ਕਲਵਰ, ਦ ਲਾਈਫ ਆਫ ਬ੍ਰਾਈਸਟ [ਗ੍ਰੈਂਡ ਰੈਪਿਡਸ, ਮਿਸਿਗਨ: ਬੇਕਰ ਬੁਕ ਹਾਊਸ, 1976], 212-13)।

²¹ ਮਸੀਹ ਨੂੰ ਲੋਕ ‘‘ਦਾਉਦ ਦੀ ਸੰਤਾਨ’’ ਹੀ ਆਖਦੇ ਸਨ। ਇਸ ਲਈ ਅੰਨ੍ਹਿਆਂ ਨੇ ਦੂਰੋਂ ਹੀ ਯਿਸੂ ਵਿਚ ਆਪਣਾ ਭਰੋਸਾ ਜਤਾਇਆ।²² ਮਰਕੁਸ ਨੇ ਇਕ ਦਿਲਚਸਪ ਵੇਰਵਾ ਜੋੜਿਆ ਹੈ: ਬਰਤਿਮਈ ਨੇ ਆਪਣਾ ਲੀੜਾ ਸੁੱਟ ਦਿੱਤਾ, ਅਰਥਾਤ ਉਸ ਨੇ ਆਪਣਾ ਉੱਪਰਲਾ ਚੋਗਾ ਲਾਹ ਸੁੱਟਿਆ (ਮਰਕੁਸ 10:50)। ਇਹ ਲੀੜਾ ‘‘ਮੰਗਤੇ ਦੀ ਅੱਧੀ ਨਾਲੋਂ ਵੱਧ ਜਾਇਦਾਦ ਹੋਵੇਗਾ, ਪਰ ਉਸ ਨੇ ਇਸ ਨਾਲੋਂ ਆਪਣੀ ਨਜ਼ਰ ਨੂੰ ਵੱਧ ਅਹਿਮੀਅਤ ਦਿੱਤੀ, ਅਤੇ ਇਸ ਨੂੰ ਸੁੱਟ ਦਿੱਤਾ, ਕਿਉਂਕਿ ਇਹ ਭੀੜ ਵਿੱਚੋਂ ਲੰਘ ਕੇ ਯਿਸੂ ਕੋਲ ਪਹੁੰਚਣ ਵਿਚ ਅਵਿੱਕਾ ਸੀ’’ (ਜੇ. ਡਬਲਯੂ. ਮੈਕਗਰਵੇ ਐਂਡ ਫਿਲਿਪ ਵਾਈ. ਪੈਂਡਲਟਨ, ਦ ਫੋਰਡੋਲਡ ਗੌਸਪਲ ਆਰ ਹੋ ਹਾਰਮਨੀ ਆਫ ਦ ਫੇਰ ਗੌਸਪਲਜ਼ [ਸਿੰਸਿਨਾਟੀ: ਸਟੈਂਡਰਡ ਪਬਲਿਸ਼ਿੰਗ ਕੰ., 1914], 560-61)। ਪ੍ਰਚਾਰਕ ਅਤੇ ਸਿਖਾਉਣ ਵਾਲੇ ਧਿਆਨ ਦੁਆਉਂਦੇ ਹਨ ਕਿ ਜੇ ਅਸੀਂ ਯਿਸੂ ਤਕ ਪਹੁੰਚਣਾ ਚਾਹੁੰਦੇ ਹਾਂ ਤਾਂ ਅਜਿਹੀਆਂ ਚੀਜ਼ਾਂ ਨੂੰ ਅਸੀਂ ਵੀ ਸੁੱਟ ਸਕਦੇ ਹਾਂ (ਵੇਖੋ 12: 1)।²³ ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਮਰਕੁਸ 2 ਵਾਲੇ ਅਧਰੰਗੀ ਦਾ ਚੰਗਿਆਈ ਵਿਚ ਕੋਈ ਯਕੀਨ ਸੀ। ਯਕੀਨ ਉਨ੍ਹਾਂ ਮੁਰਦਿਆਂ ਦਾ, ਜਿਨ੍ਹਾਂ ਨੂੰ

ਜਿਸੂ ਨੇ ਜਿੱਦਾ ਕੀਤਾ ਸੀ, ‘‘ਚੰਗੇ’’ ਹੋਣ ਤੋਂ ਪਹਿਲਾਂ ਕੋਈ ਯਕੀਨ ਨਹੀਂ ਸੀ।²⁴ ਕਮਜ਼ੋਰ, ਲੋੜਵੰਦਾਂ ਅਤੇ ਕੱਢੇ ਹੋਇਆਂ ਦੇ ਚੈਪੀਅਨ ਲੂਕਾ ਨੇ ਹੀ ਜੱਕੋਈ ਦੀ ਕਹਾਣੀ ਦੱਸੀ ਹੈ।²⁵ ਬਚਿਆਂ ਦਾ ਇਕ ਮਸ਼ਹੂਰ ਗੀਤ ਹੈ ‘‘ਇਕ ਛੋਟਾ ਨਾਟਾ ਆਦਮੀ।’’ ‘‘ਨਾਟਾ’’ ਸ਼ਬਦ ਤੋਂ ਭਾਵ ‘‘ਬਹੁਤ ਮਧਰੇ ਕੱਦ ਵਾਲਾ’’ ਹੈ।²⁶ ਲੂਕਾ ਦੇ ਵਿਰਤਾਂਤ ਵਿਚ, ਜੱਕੋਈ ਦੀ ਕਹਾਣੀ (ਲੂਕਾ 19: 1–10) ਧਨਵਾਨ ਜਵਾਨ ਹਾਕਮ ਦੀ ਕਹਾਣੀ ਦੇ ਥੋੜ੍ਹੀ ਦੇਰ ਬਾਅਦ ਆ ਜਾਂਦੀ ਹੈ (ਲੂਕਾ 18: 18–27)। ਖੁਦਾ ਦੀ ਪ੍ਰੇਰਣਾ ਨਾਲ ਲੂਕਾ ਨੇ ਵਿਖਾਇਆ ਕਿ ‘‘ਊਠ ਸੂਝੀ ਦੇ ਨੱਕੇ ਵਿੱਚਾਂ ਦੀ’’ ਕਿਵੇਂ ਨਿੱਕਲ ਸਕਦਾ ਹੈ (ਲੂਕਾ 18: 25)।²⁷ ਲੂਕਾ 19: 10 ਇਕ ਹੋਰ ਵੱਡਾ ਉਦੇਸ਼ ਵਾਕ ਹੈ; ਇਸ ਨੂੰ ਇਸ ਪਾਠ ਵਿਚ ਅਧਿਐਨ ਕੀਤੇ ਗਏ ਪਹਿਲਾਂ ਮਰਭਸ 10: 45 ਦੇ ਨਾਲ ਰੱਖੋ।²⁸ ਇਸ ਨੂੰ ਆਮ ਤੌਰ 'ਤੇ ‘‘ਤੋੜਿਆਂ ਦਾ ਦ੍ਰਿਸ਼ਟਾਂਤ’’ ਕਿਹਾ ਜਾਂਦਾ ਹੈ।²⁹ ਜਿਵੇਂ ਪਹਿਲਾਂ ਦੱਸਿਆ ਗਿਆ ਸੀ, ਅੱਠਿਆਨੀ (ਦੀਨਾਰ) ਇਕ ਮਜ਼ਦੂਰ ਦੀ ਇਕ ਦਿਨ ਦੀ ਮਜ਼ਦੂਰੀ ਹੁੰਦੀ ਸੀ (ਵੇਖੋ ਮੱਤੀ 20: 2)।³⁰ ਲੂਕਾ 19: 17 ਅਸ਼ਰਫ਼ੀਆਂ ਨੂੰ ‘‘ਬਹੁਤ ਥੋੜ੍ਹੇ’’ ਕਹਿੰਦਾ ਹੈ, ਪਰ ਇਕ ਤੁਲਨਾਤਮਕ ਅਰਥ ਵਿਚ ਅਰਥਾਤ ਉਨ੍ਹਾਂ ਦਸ ਨਗਰਾਂ ਦੀ ਤੁਲਨਾ ਵਿਚ ਜਿਸ ਤੇ ਉਹ ਨੌਕਰ ਨੂੰ ਇਖਤਿਆਰ ਦਿੱਤਾ ਗਿਆ ਸੀ, ਇਹ ‘‘ਬਹੁਤ ਥੋੜ੍ਹਾ’’ ਸੀ।

³¹ ਤਦ ਅਸੀਂ ਚਰਚਾ ਕਰਾਂਗੇ ਕਿ ‘‘ਬੈਂਕ’’ (ਲੂਕਾ 19: 23) ਕੀ ਹੁੰਦਾ ਸੀ ਅਤੇ ਲੂਕਾ 19: 26 ਵਿਚ ਇਸਦਾ ਕੀ ਸਿਧਾਂਤ ਠਹਿਰਾਇਆ ਗਿਆ ਹੈ।³² ਫਤਹਿਮੰਦ ਦਾਖਲੇ ਵਿਚ ਕਿਆਸ ਅਤੇ ਜੋਸ਼ ਸਿਖਰ ਤੇ ਸੀ, ਜਿਸ ਦਾ ਅਸੀਂ ਅਗਲੇ ਪਾਠ ਵਿਚ ਅਧਿਐਨ ਕਰਾਂਗੇ। ਜਦੋਂ ਜਿਸੂ ਨੇ ਛੋਰਨ ਆਪਣਾ ਰਾਜ ਕਾਇਮ ਨਹੀਂ ਕੀਤਾ, ਤਾਂ ਉਸ ਦੀ ਮਸ਼ਹੂਰੀ ਘਟਣ ਲਗ ਪਈ। ਕੁਝ ਦਿਨਾਂ ਬਾਅਦ, ਲੋਕ ਪੁਕਾਰ ਰਹੇ ਸਨ, ‘‘ਉਸ ਨੂੰ ਸਲੀਬ ਦਿਓ!..’’³³ ਜਿਸੂ ਦੇ ਸੁਰਗ ਤੇ ਉਠਾਏ ਜਾਣ ਦੇ ਦਸ ਦਿਨਾਂ ਬਾਅਦ ਭਾਵ ਪੈਂਟੀਕਾਸਟ ਵਾਲੇ ਦਿਨ, ਪਵਿੱਤਰ ਆਤਮਾ ਮਸੀਹ ਦੇ ਰਾਜ ਤਿਲਕ ਦਾ ਐਲਾਨ ਕਰਨ ਅਤੇ ਉਸ ਦੇ ਰਾਜ/ਕਲੀਸੀਆ ਨੂੰ ਕਾਇਮ ਕਰਨ ਲਈ ਆਇਆ।³⁴ ਅਸੀਂ ਕਈ ਵਾਰ ਵੇਖਿਆ ਹੈ ਕਿ ਇੰਜੀਲ ਦੇ ਵਿਰਤਾਂਤਾਂ ਵਿਚ ‘‘ਦ੍ਰਿਸ਼ਟਾਂਤ’’ ਦੀ ਵਰਤੋਂ ਇਕ ਲਚਕਦਾਰ ਸ਼ਬਦ ਦੇ ਰੂਪ ਵਿਚ ਹੁੰਦੀ ਹੈ, ਜਿਸ ਵਿਚ ਕਈ ਤਰ੍ਹਾਂ ਦੀ ਸਿੱਖਿਆ ਹੁੰਦੀ ਹੈ।³⁵ ਅਰਲ ਵੀ, ਪੀਅਰਸ, ਦ ਸੁਪ੍ਰੀਮ ਬੀਟੀਚਿਊਡਸ (ਨਿਊ ਯਾਰਕ: ਡਲੋਮਿੰਗ ਐਚ. ਰੇਵਲ ਕੰ., 1947), 76–86.